


消費者委員會
CONSUMER COUNCIL
ਉਪਭੋਗਤਾ ਵਿਦਿਅਕ ਗੱਲਬਾਤ ਲਈ ਅਰਜ਼ੀ

ਸੰਸਥਾ ਦਾ ਨਾਮ : _____
 ਪਤਾ : _____
 ਸੰਪਰਕ ਕਰਨ ਲਈ ਵਿਅਕਤੀ : ਨਾਮ _____ ਪੋਸਟ ਟਾਈਟਲ _____
 ਸੰਪਰਕ ਦੇ ਵੇਰਵੇ : ਟੈਲੀ _____ ਫੈਕਸ _____ ਈਮੇਲ _____

ਗੱਲਬਾਤ ਦਾ ਵੇਰਵਾ

ਪ੍ਰਸਤਾਵਤ ਮਿਤੀ	(ਸਾਲ) _____ (ਮਹੀਨਾ) _____ (ਤਾਰੀਖ)
ਪ੍ਰਸਤਾਵਤ ਸਮਾਂ	: _____ AM/PM ਤੋਂ _____ : _____ AM/PM
ਸਥਾਨ	
ਭਾਗੀਦਾਰਾਂ ਦੀ ਸੰਭਾਵਤ ਗਿਣਤੀ	
ਮਿਥੇ ਦਰਸ਼ਕ	ਸੈਕੰਡਰੀ / ਪ੍ਰਾਇਮਰੀ ਸਕੂਲ ਦੇ ਵਿਦਿਆਰਥੀ (ਫਾਰਮ: _____ / ਬਜ਼ੁਰਗ / ਔਰਤਾਂ ਦਾ ਸਮੂਹ / ਨਵੇਂ ਆਏ ਲੋਕ / ਹੋਰ : _____)
ਸਥਾਨ ਉਪਕਰਣ (ਜੇ ਕੋਈ ਹੈ)	ਕੰਪਿਊਟਰ / ਪ੍ਰੋਜੈਕਟਰ / ਟੀਵੀ

ਗੱਲਬਾਤ ਦੇ ਵਿਸ਼ੇ

ਵਿਸ਼ੇ ਦਾ ਹਰੇਕ ਸੈਸ਼ਨ ਲਗਭਗ 20-30 ਮਿੰਟ ਤਕ ਚਲਦਾ ਹੈ। ਇਕੋ ਜਗ੍ਹਾ ਹੋਣ ਵਾਲੀ ਗੱਲਬਾਤ ਵਿੱਚ 2 ਤੋਂ 3 ਵਿਸ਼ੇ ਹੋ ਸਕਦੇ ਹਨ। ਕਿਰਪਾ ਕਰਕੇ ਗੱਲਬਾਤ ਦਾ ਵਿਸ਼ਾ (ਵਿਸ਼ਿਆਂ) ਨੂੰ ਚੁਣਨ ਲਈ ਉਚਿਤ ਬਕਸੇ (* ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਉਚਿਤ) 'ਤੇ ਨਿਸ਼ਾਨ ਲਗਾਓ:

- | | | | |
|--|--------------------------|--|--------------------------|
| ਉਪਭੋਗਤਾ ਦੇ ਅਧਿਕਾਰਾਂ ਦੀ ਜਾਣ ਪਛਾਣ | | ਘਰੇਲੂ | |
| 1) ਉਪਭੋਗਤਾ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ * | <input type="checkbox"/> | 14) ਘਰ ਦੀ ਸੁਰੱਖਿਆ* | <input type="checkbox"/> |
| 2) ਉਪਭੋਗਤਾ ਕੌਸਲ ਬਾਰੇ ਜਾਣੇ * | <input type="checkbox"/> | 15) ਬਿਜਲੀ ਉਪਕਰਣ ਤੋਂ ਸੁਰੱਖਿਆ* | <input type="checkbox"/> |
| 3) ਉਪਭੋਗਤਾ ਸੁਰੱਖਿਆ ਕਾਨੂੰਨ | <input type="checkbox"/> | 16) ਖਿਡੌਣਿਆਂ ਤੋਂ ਸੁਰੱਖਿਆ* | <input type="checkbox"/> |
| 4) ਨਵੇਂ ਸੋਧੇ ਹੋਏ ਵਪਾਰ ਵੇਰਵਾ ਆਰਡੀਨੈਂਸ | <input type="checkbox"/> | 17) ਬੱਚਿਆਂ ਦੇ ਉਤਪਾਦ | <input type="checkbox"/> |
| 5) ਪੂਰਵ-ਭੁਗਤਾਨ ਖਪਤ ਅਤੇ ਕ੍ਰੈਡਿਟ ਕਾਰਡ ਫ਼ੀਸ ਵਾਪਸੀ | <input type="checkbox"/> | 18) ਵਿਦੇਸ਼ੀ ਘਰੇਲੂ ਸਹਾਇਕ ਸੇਵਾਵਾਂ | <input type="checkbox"/> |
| | | 19) ਮੁਰੰਮਤ ਸੇਵਾਵਾਂ | <input type="checkbox"/> |
| | | ਮਨੋਰੰਜਨ ਅਤੇ ਸੰਚਾਰ | |
| | | 20) ਯਾਤਰਾ ਦੇ ਮਾਮਲੇ | <input type="checkbox"/> |
| | | 21) ਦੂਰ ਸੰਚਾਰ ਸੇਵਾ ਦੇ ਠੇਕੇ | <input type="checkbox"/> |
| | | ਸਿਹਤ ਅਤੇ ਸੁੰਦਰਤਾ | |
| | | 22) ਸਿਹਤਮੰਦ ਭੋਜਨ / ਉਤਪਾਦ | <input type="checkbox"/> |
| | | 23) ਸੁੰਦਰਤਾ ਸੇਵਾਵਾਂ | <input type="checkbox"/> |
| | | 24) ਕਸਰਤ ਸੇਵਾਵਾਂ | <input type="checkbox"/> |
| | | 25) ਸਿਹਤ ਜਾਂਚ ਯੋਜਨਾ ਦਾ ਪ੍ਰਸਾਰਨ (ਟੈਲੀਮਾਰਕੀਟਿੰਗ) | <input type="checkbox"/> |
| | | 26) ਰਵਾਇਤੀ ਚੀਨੀ ਦਵਾਈ ਅਤੇ ਚੀਨੀ ਜੜੀਆਂ ਬੂਟੀਆਂ | <input type="checkbox"/> |
| | | ਉਪਭੋਗਤਾ ਦੇ ਗੁਪਤ ਖਤਰੇ / ਸੁਰੱਖਿਆ | |
| | | ਭੋਜਨ ਅਤੇ ਖਾਣਾ | |
| 11) ਖਾਣੇ ਦਾ ਲੇਬਲ ਅਤੇ ਹੋਰ ਪੇਸ਼ਕ ਤੱਤ* | <input type="checkbox"/> | ਕੋਰਸ ਅਤੇ ਸਿਖਲਾਈ | |
| 12) ਰੈਸਟੋਰੈਂਟ ਵਪਾਰੀਆਂ ਨਾਲ ਆਮ ਵਿਵਾਦ | <input type="checkbox"/> | 27) ਡਰਾਈਵਿੰਗ ਸਿਖਲਾਈ ਕੋਰਸ | <input type="checkbox"/> |
| 13) ਪੌਸ਼ਟਿਕ ਭੋਜਨ ਅਤੇ ਸੁੱਕੇ ਸਮੁੰਦਰੀ ਭੋਜਨ | <input type="checkbox"/> | 28) ਵਿਦੇਸ਼ੀ ਸਿੱਖਿਆ ਅਤੇ ਰੁਜ਼ਗਾਰ ਦੀਆਂ ਮੁਸ਼ਕਲਾਂ | <input type="checkbox"/> |

ਕਿਰਪਾ ਕਰਕੇ ਉਪਰੋਕਤ ਫਾਰਮ ਨੂੰ ਭਰੇ ਅਤੇ ਉਪਭੋਗਤਾ ਕੌਸਲ ਦੇ ਉਪਭੋਗਤਾ ਸਿੱਖਿਆ ਵਿਭਾਗ ਨੂੰ ਵਾਪਸ ਕਰੋ।
 ਫੈਕਸ: 2552 5377 ਈਮੇਲ: education@consumer.org.hk ਪੁੱਛ-ਗਿੱਛ ਨੰ: 2368 9044 / 2368 4073

ਇਸ ਫਾਰਮ ਵਿਚ ਇਕੱਠੇ ਕੀਤੇ ਗਏ ਨਿੱਜੀ ਡਾਟੇ / ਜਾਣਕਾਰੀ ਦੀ ਵਰਤੋਂ ਸਿਰਫ ਗੱਲਬਾਤ ਅਤੇ ਢੁੱਕਵੀਂ ਵਿਦਿਅਕ ਗਤੀਵਿਧੀਆਂ ਦੇ ਪ੍ਰਬੰਧਨ ਦੇ ਉਦੇਸ਼ ਲਈ ਕੀਤੀ ਜਾਵੇਗੀ। ਅਸੀਂ ਨਿੱਜੀ ਡਾਟਾ / ਜਾਣਕਾਰੀ ਨੂੰ ਸੰਭਾਲਣ ਦੇ ਸੰਬੰਧ ਵਿੱਚ ਵਿਅਕਤੀਗਤ ਡੇਟਾ (ਗੁਪਤਤਾ) ਆਰਡੀਨੈਂਸ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਦੇ ਹਾਂ, ਕੌਸਲ ਨਿੱਜੀ ਡੇਟਾ ਦੀ ਨਿੱਜਤਾ, ਗੁਪਤਤਾ ਅਤੇ



消費者委員會
CONSUMER COUNCIL

ਸੁਰੱਖਿਆ ਦੀ ਰੱਖਿਆ ਲਈ ਵਚਨਬੱਧ ਹੈ। ਕੋਸਲ ਇਹ ਸੁਨਿਸ਼ਚਿਤ ਕਰਨ ਲਈ ਪੂਰਾ ਵਚਨਬੱਧ ਹੈ ਕਿ ਸਾਡੇ ਸਾਰੇ ਕਰਮਚਾਰੀ ਅਤੇ ਏਜੰਟ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਨ। ਤੁਹਾਡੇ ਕੋਲ ਸਾਡੇ ਦੁਆਰਾ ਰੱਖੇ ਗਏ ਤੁਹਾਡੇ ਨਿੱਜੀ ਡੇਟਾ / ਜਾਣਕਾਰੀ ਤੱਕ ਪਹੁੰਚ ਕਰਨ ਅਤੇ ਸੁਧਾਰ ਕਰਨ ਲਈ ਬੇਨਤੀ ਕਰਨ ਦਾ ਅਧਿਕਾਰ ਹੈ। ਅਜਿਹੀ ਜਾਣਕਾਰੀ ਪ੍ਰਾਪਤ ਕਰਨ ਜਾਂ ਸੁਧਾਰ ਕਰਨ ਲਈ ਉਪਭੋਗਤਾ ਸਿੱਖਿਆ ਵਿਭਾਗ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰਨੀ ਪਵੇਗੀ। ਪੁੱਛਗਿੱਛ ਲਈ, ਕਿਰਪਾ ਕਰਕੇ 2368 4073 ਤੇ ਕਾਲ ਕਰੋ। ਸੰਬਧਿਤ ਜਾਣਕਾਰੀ ਦੀਆਂ ਕਾਪੀਆਂ ਦੇਣ ਲਈ ਫੀਸ ਲਈ ਜਾ ਸਕਦੀ ਹੈ।